



# ਮੇਰਾ ਭਾਈਚਾਰਾ, ਮੇਰਾ ਟੈਨਿਸ

ਟੈਨਿਸ ਨੂੰ ਤੁਹਾਡੇ ਭਾਈਚਾਰੇ  
ਦੇ ਦਿਲ ਵਿੱਚ ਵਸਾਉਣਾ



LTA SERVES, ਵਿਕਾਸ ਪ੍ਰੋਗਰਾਮ ਲਈ LTA ਦੀ ਆਗੂ ਖੇਡ ਹੈ, ਇਹ ਪ੍ਰੋਗਰਾਮ ਟੈਨਿਸ ਨੂੰ ਸਥਾਨਕ ਭਾਈਚਾਰਿਆਂ ਦੇ ਦਿੱਲਾ ਤੱਕ ਪਹੁੰਚਾਉਂਦਾ ਹੈ। ਇਹ ਟੈਨਿਸ ਅਤੇ ਇਸਦੇ ਲਾਭਾਂ ਨੂੰ ਉਹਨਾਂ ਥਾਵਾਂ ਤੱਕ ਲਿਜਾਦਾ ਹੈ, ਜਿੱਥੇ ਇਸ ਤੋਂ ਪਹਿਲਾਂ ਟੈਨਿਸ ਕਦੀ ਨਹੀਂ ਖੇਡਿਆ ਗਿਆ ਅਤੇ ਉਹਨਾਂ ਲੋਕਾਂ ਤੱਕ, ਸ਼ਾਇਦ ਜਿਹਨਾਂ ਨੇ ਕਦੀ ਰੈਕੇਟ ਨਹੀਂ ਵੀ ਨਹੀਂ ਫੜਿਆ ਹੋਣਾ ਜਾਂ ਕਦੀ ਸੋਚਿਆ ਵੀ ਨਹੀਂ ਸੀ ਕਿ ਟੈਨਿਸ ਉਹਨਾਂ ਲਈ ਹੈ।

LTA SERVES ਵੰਨ-ਸੁਵੰਨੇ ਪਿਛੇਕੜਾਂ ਤੋਂ 8-18 ਸਾਲ ਦੀ ਉਮਰ ਦੇ ਨੌਜੁਆਨਾਂ ਨੂੰ ਆਪਣਾ ਟੀਚਾ ਬਣਾਉਂਦਾ ਹੈ ਅਤੇ ਕਈ ਥਾਵਾਂ 'ਤੇ ਖਿਡਾਉਂਦਾ ਹੈ, ਇਸ ਵਿੱਚ ਸ਼ਾਮਿਲ ਹੁੰਦੇ ਹਨ: ਭਾਈਚਾਰਕ ਸੈਂਟਰ, ਯੂਥ ਕਲੱਬ, ਮਸਜਿਦਾਂ, ਗੁਰਦੁਆਰੇ, ਮੰਦਰ ਅਤੇ ਚਰਚ ਹਾਲ।

ਅਸੀਂ ਭਾਈਚਾਰਕ ਜੱਥੇਬੰਦੀਆਂ ਨੂੰ ਕੰਮ 'ਤੇ ਲਾਕੇ ਮਦਦ ਕਰਦੇ ਹਾਂ ਅਤੇ ਲੋਕਾਂ ਦੀ ਮੁਹਾਰਤ ਵਧਾਕੇ ਉਹਨਾਂ ਨੂੰ "ਟੈਨਿਸ ਐਕਟੀਵੇਟਰ" ਬਣਾਉਂਦੇ ਹਾਂ, ਜਿਸ ਨਾਲ ਉਹ ਆਪਣੇ ਨੌਜੁਆਨਾਂ ਨੂੰ ਟੈਨਿਸ ਦੇ ਸੈਸ਼ਨ ਦਿੰਦੇ ਹਨ। ਇੱਥੋਂ ਤੱਕ ਕਿ ਅਸੀਂ ਤੁਹਾਡੀ ਜੱਥੇਬੰਦੀ ਨੂੰ ਮਾਲੀ ਤੌਰ 'ਤੇ ਹੋਰ ਮਜ਼ਬੂਤ ਬਣਾਉਣ ਲਈ ਮੁਫਤ ਸੇਵਾ ਵੀ ਦਿੰਦੇ ਹਾਂ।

ਪ੍ਰੋਗਰਾਮ, ਟੈਨਿਸ ਦੀ ਤਾਕਤ ਦੀ ਇਸ ਤਰ੍ਹਾਂ ਵਰਤੋਂ ਕਰਦਾ ਹੈ, ਜਿਸ ਨਾਲ ਅੱਜ ਦੇ ਨੌਜੁਆਨਾਂ ਨੂੰ ਦਰਪੇਸ ਵੱਡੇ ਮੁੱਦਿਆਂ ਵਿੱਚੋਂ ਕੁਝ ਨਾਲ ਉਸਾਰੂ ਢੰਗ ਨਾਲ ਨਜਿੱਠਿਆ ਜਾਂਦਾ ਹੈ ਅਤੇ ਇਸ ਨਾਲ ਸਵੈ-ਭਰੋਸੇ 'ਤੇ ਅਸਰ ਪਾਉਣ ਵਾਲੇ ਸਮਾਜਕ ਥੀਮਸ, ਸਿਹਤ ਅਤੇ ਭਲਾਈ, ਇੱਕਮੁੱਠ ਭਾਈਚਾਰੇ ਰਾਹੀਂ ਨਜਿੱਠਿਆ ਜਾਂਦਾ ਹੈ।

## ਅਸੀਂ ਤੁਹਾਨੂੰ ਕੀ ਪੇਸ਼ਕਸ਼ ਕਰ ਸਕਦੇ ਹਾਂ?

### ਹਲਕਾ ਪੈਕੇਜ:

ਹਰ ਸਾਲ ਘੱਟੋ-ਘੱਟ 12 ਹਫ਼ਤਿਆਂ ਲਈ ਟੈਨਿਸ ਖਿਡਾਉਣਾ ਅਤੇ ਮਿਲਦੀ ਹੈ:

- ਟੈਨਿਸ ਐਕਟੀਵੇਟਰ ਦੀ ਮੁਫਤ ਸਿਖਲਾਈ
- ਸਾਜ਼-ਸਮਾਨ ਦਾ ਮੁਫਤ ਪੈਕ
- ਮੁਫਤ ਆਮਦਨ ਤਿਆਰ ਕਰਨ ਵਿੱਚ ਸਹਾਇਤਾ
- ਹਰ ਸਾਲ 3 ਸਹਾਇਤਾ ਮੀਟਿੰਗਾਂ
- ਬਹੁਤ ਤੇਜ਼ ਅਤੇ ਸਰਲ ਤਿਆਗੀ M&E ਸਰਵੇਖਣ

### ਮਿਆਰੀ ਪੈਕੇਜ:

ਹਰ ਸਾਲ ਘੱਟੋ-ਘੱਟ 36 ਹਫ਼ਤਿਆਂ ਲਈ ਟੈਨਿਸ ਖਿਡਾਉਣਾ ਅਤੇ ਮਿਲਦੀ ਹੈ:

- ਸਮੁੱਚਾ ਹਲਕਾ ਪੈਕੇਜ, ਇਸਦੇ ਨਾਲ ਹੀ...
- ਸਮਾਜਕ ਤਬਦੀਲੀ ਬਾਰੇ ਮੁਫਤ ਪ੍ਰੋਗਰਾਮ ਤੱਕ ਪਹੁੰਚ
- ਔਰਤ ਵਰਕਰਾਂ ਲਈ ਮੁਫਤ ਪ੍ਰੋਗਰਾਮ ਤੱਕ ਪਹੁੰਚ
- ਵਿਆਪਕ ਭਾਈਚਾਰੇ ਸਬੰਧੀ ਲਿੰਕਸ ਲਈ ਸਹਾਇਤਾ
- ਹਰ ਸਾਲ 6 ਸਹਾਇਤਾ ਮੀਟਿੰਗਾਂ
- ਮੁਫਤ ਪ੍ਰੋਗਰਾਮ ਤੱਕ ਪਹੁੰਚ

## ਸ਼ਾਮਿਲ ਹੋਵੋ:

ਜੇ ਤੁਹਾਡੀ ਭਾਈਚਾਰਕ ਜੱਥੇਬੰਦੀ ਦੀ ਇਸ ਵਿੱਚ ਸ਼ਾਮਿਲ ਹੋਣ ਵਿੱਚ ਦਿਲਚਸਪੀ ਹੈ, ਤਾਂ ਹੋਰ ਪਤਾ ਲਾਉਣ ਲਈ [www.lta.org.uk/serves](http://www.lta.org.uk/serves) 'ਤੇ ਵਿਜਿਟ ਕਰੋ ਅਤੇ "ਸਾਡੇ ਨਾਲ ਸੰਪਰਕ ਕਰੋ" 'ਤੇ ਕਲਿੱਕ ਕਰੋ।

